

ਪੰ : ਸ : ਟ : ਕਾ : ਲਿ : ਫਾਹਮ ਨੰ : ਏ-8



PUNJAB STATE TRANSMISSION CORPORATION LIMITED

(ਸਾਲਾਨਾ ਗੁਪਤ ਰਿਪੋਰਟ)

(ਲੇਖਾ, ਵਿੱਤ ਅਤੇ ਲੇਖਾ-ਪੜਤਾਲ ਨਾਲ ਸਬੰਧਤ ਅਧਿਕਾਰੀਆਂ ਲਈ)

ਭਾਗ - 1 ਨਿੱਜੀ ਡੈਟਾ

ਅਧਿਕਾਰੀ ਦਾ ਪੂਰਾ ਨਾਮ _____

ਕੋਡ ਨੰਬਰ _____

ਅਹੁਦਾ ਅਤੇ ਤੈਨਾਤੀ ਸਥਾਨ (ਰਿਪੋਰਟ ਅਧੀਨ ਅਵਧੀ ਦੌਰਾਨ) _____

ਰਿਪੋਰਟ ਦੀ ਅਵਧੀ _____ ਤੋਂ _____ ਤੱਕ

ਜੇਕਰ ਸਾਲਾਨਾ ਗੁਪਤ ਰਿਪੋਰਟ ਬੋਤੀ ਅਵਧੀ ਲਈ ਲਿੱਖੀ ਗਈ ਹੋਵੇ ਤਾਂ ਪੂਰੇ ਸਾਲ ਅਰਥਾਤ ਅਪ੍ਰੈਲ ਤੋਂ ਅਗਲੇ ਸਾਲ ਮਾਰਚ ਤੱਕ

ਇਸਦੇ ਨਾ ਲਿੱਖਣ ਦੇ ਕਾਰਨ _____

ਜਨਮ ਮਿਤੀ _____

ਪਿਤਾ ਦਾ ਨਾਮ _____

(ਅਹੁਦੇ) ਵਜੋਂ ਸੇਵਾ ਵਿੱਚ ਹਾਜ਼ਰ ਹੋਣ ਦੀ ਮਿਤੀ _____

ਮੌਜੂਦਾ ਪਦਵੀ ਤੇ ਨਿਯੁਕਤੀ ਦੀ ਮਿਤੀ _____

ਮੌਜੂਦਾ ਕਾਰਜ ਤੇ ਹਾਜ਼ਰ ਹੋਣ ਦੀ ਮਿਤੀ _____

ਗਰੋਡ ਅਤੇ ਤਨਖਾਹ _____

ਪੋਗਣਾਵਾਂ _____

ਅਕਾਦਮਿਕ _____

ਪੇਸ਼ਾਵਾਰਾਨਾ _____

ਵਿਭਾਗੀ _____

ਰਿਪੋਰਟ ਕਰਤਾ ਅਧਿਕਾਰੀ ਦਾ ਨਾਮ ਅਤੇ ਅਹੁਦਾ _____

ਕੋਡ ਨੰਬਰ _____

ਪੂਰਨ ਰੱਲ / ਅਰੱਲ ਸੰਪਤੀ ਸਾਰਣੀਆਂ ਪੇਸ਼ ਕੀਤੀਆਂ ਹੋਈਆਂ ਹਨ _____

ਤਾਂ ਉਸਦਾ ਸਮੁੱਲ ਅਤੇ ਨੰਬਰ / ਮਿਤੀ ਜਿਸ ਰਾਹੀਂ ਭੇਜੀਆਂ ਹਨ _____

ਭਾਗ - ॥ ਅਧਿਕਾਰੀ ਦੁਆਰਾ ਸਵੈ-ਅਨੁਮਾਨ

ਵੇਰਵੇ

ਸਵੈ-ਅਨੁਮਾਨ

1. ਜਿਸ ਅਸਾਮੀ ਤੇ ਲੱਗਾ ਹੈ।
2. ਅਸਾਮੀ ਨਾਲ ਵਿਸ਼ੇਸ਼ ਕਰਕੇ ਸਬੰਧਤ ਮੁੱਖ ਕਰਤੱਥ / ਜਿੰਮੇਵਾਰੀਆਂ
3. ਕੀ ਅਵਧੀ ਦੌਰਾਨ ਅਨੁਸੂਚੀਆਂ, ਲੈਜ਼ਰਾਂ / ਬਰਾਡ ਸ਼ੀਟ ਦੇ ਤਿਆਰ ਕਰਨ ਸਬੰਧੀ, ਲੇਖਿਆਂ ਸਬੰਧੀ ਪੜਤਾਲ ਆਦਿ ਵਰਗੇ ਉਤਪੰਨ ਹੋਏ ਕਾਰਜਾਂ ਨੂੰ ਬਿਨਾਂ ਅਧੂਰਾ ਛੱਡਿਆਂ ਮੁਕੰਮਲ ਕਰ ਲਿਆ ਗਿਆ ਸੀ ?
4. ਕੀ ਪਹਿਲੀ ਅਵਧੀ ਨਾਲ ਸਬੰਧਤ ਲੇਖਿਆਂ ਦੇ ਬਕਾਇਆ ਦਾ ਸਮਾਂ-ਸੰਧਾਨ (clear) ਕਰ ਲਿਆ ਗਿਆ ਸੀ ਤਾਂ ਕਿਸ ਹੱਦ ਤੱਕ (ਮੌਟੀਆਂ ਆਈਟਮਾਂ ਦਾ ਉਲੇਖ ਕੀਤਾ ਜਾਵੇ) ?
5. ਉਪਰ ਦੱਸੇ ਤੋਂ ਇਲਾਵਾ ਕੀਤੇ ਗਏ ਵਿਸ਼ੇਸ਼ ਕਾਰਜ ਦੀਆਂ ਆਈਟਮਾਂ

ਮੁੱਢਲੇ ਅਧਿਕਾਰੀ ਦੇ ਹਸਤਾਖਰ

ਰਿਪੋਰਟ ਲਿੱਖਣ ਵਾਲੇ ਅਧਿਕਾਰੀ ਦੁਆਰਾ ਨਿਰਧਾਰਣ (Assessment)

ਕੀ ਤੁਸੀਂ ਰਿਪੋਰਟ ਦੇ ਭਾਗ - ॥ ਵਿੱਚ ਅਧਿਕਾਰੀ ਦੁਆਰਾ ਦੱਸੇ ਕਾਰਜਾਂ ਦੇ ਤੌਤਪਰਜ (resume) ਅਤੇ ਵਿਸ਼ੇਸ਼ ਕਰਕੇ ਅਧਿਕਾਰੀ ਵਲੋਂ ਦੱਸੀ ਗਈ ਵਿਸ਼ੇਸ਼ ਪ੍ਰਾਪਤੀ, ਜੇ ਕੋਈ ਹੋਵੇ ਨਾਲ ਸਹਿਮਤ ਹੋ ? ਜੇਕਰ ਤੁਸੀਂ ਉਸ ਨਾਲ ਸਹਿਮਤ ਨਹੀਂ ਤਾਂ ਸੰਖੇਪ ਵਿੱਚ ਉਸ ਨਾਲ ਅਸਹਿਮਤੀ ਦੇ ਕਾਰਣ ਦੱਸੋ ਅਤੇ ਇਹ ਵੀ ਦੱਸੋ ਕਿ ਤੁਸੀਂ ਕਿਸ ਹੰਦ ਤੱਕ ਉਸ ਨਾਲ ਅਸਹਿਮਤ ਹੋ।

ਰਿਪੋਰਟ ਕਰਤਾ ਅਧਿਕਾਰੀ ਦੇ ਹਸਤਾਖਰ

ਨਜ਼ਰਸਾਨੀ ਕਰਤਾ ਅਧਿਕਾਰੀ ਦੇ ਵਿਸ਼ੇਸ਼ ਕਥਨ

ਨਜ਼ਰਸਾਨੀ ਕਰਤਾ ਅਧਿਕਾਰੀ ਦੇ ਹਸਤਾਖਰ
(ਅਹੁਦੇ ਸਮੇਤ)

ਵੇਰਵੇ	ਰਿਪੋਰਟ ਕਰਤਾ ਅਧਿਕਾਰੀ ਦੁਆਰਾ ਨਿਰਧਾਰਣ	ਨਜ਼ਰਸਾਨੀ ਕਰਤਾ ਅਧਿਕਾਰੀ ਦੁਆਰਾ ਨਿਰਧਾਰਣ
<p>1. ਪੇਸ਼ਾਵਾਰਾਨਾ ਯੋਗਤਾ (ਨਿਯਮ, ਵਿਨਿਯਮ ਅਤੇ ਉਸ ਕੰਮ ਦਾ ਗਿਆਨ ਜਿਸ ਤੇ ਉਹ ਨਿਯੁਕਤ ਹੈ।</p> <p>2. ਸੈਕਸ਼ਨ / ਅਮਲੇ ਨੂੰ ਸੰਗਠਿਤ ਅਤੇ ਉਨ੍ਹਾਂ ਤੇ ਨਿਯੰਤਰਣ (Manage) ਵੱਖਣ ਦੀ ਯੋਗਤਾ।</p> <p>3. ਮਾਤਰਿਤਾਂ / ਉਚੇਰੇ ਅਧਿਕਾਰੀਆਂ, ਹੋਰ ਦੂਜੇ ਦਫ਼ਤਰ/ਸੈਕਸ਼ਨਾਂ ਅਤੇ ਬਾਹਰੀ ਪਾਰਦੀਆਂ ਤੇ ਅਸਰਦਾਇਕ ਢੰਗ ਨਾਲ ਪ੍ਰਸਪਰ ਪ੍ਰਭਾਵ ਪਾਉਣ ਦੀ ਯੋਗਤਾ।</p> <p>4. ਟੀਚਿਆਂ ਅਤੇ ਖਾਸੀਅਤ ਦੇ ਹਵਾਲੇ ਵਿੱਚ ਪ੍ਰਤੀਆਂ</p> <p>5. ਸਿੰਘਵਾਰੀ ਲੇਣ, ਪਹਿਲ-ਕਦਮੀ, ਸੁਗਤਕਾਰੀ ਅਤੇ ਤਤਪਰਤਾ (Initiative, resourcefulness and readiness to take up responsibility)</p> <p>6. ਇਤਥਾਰ ਅਤੇ ਵਿਸ਼ਵਾਸਯੋਗਤਾ।</p> <p>7. ਕਾਰਜ ਪ੍ਰਤੀ ਸਮਰਪਣ, ਉਦਮ (diligence) ਅਤੇ ਸਾਨੂੰ ਪਾਬੰਦੀ</p> <p>8. ਉਸਦੇ ਖੇਤਰ ਵਿੱਚ ਹੋਏ ਤਾਜਾ ਤਰੀਨ ਵਿਕਾਸਾਂ ਨਾਲ ਪਰੀਚਤ ਰਹਿਣ ਦਾ ਸੌਂਕ।</p> <p>9. *ਕੀ ਲੇਖਾ-ਪੜਤਾਲ ਕਰਨ ਸਮੇਂ ਉਸਦਾ ਨਜ਼ਰੀਆ (approach) ਯਥਾਰਥਕ ਅਤੇ ਤਰਕਪੂਰਨ ਹੈ? (ਉ)**ਅਮਲੇ ਦੀਆਂ ਜੀ.ਪੀ.ਡੇਂਡ ਲੇਖਾ ਪੁਸਤਕਾਂ (Pass Book) ਦੀ ਸਾਂਭ ਸੰਭਾਲ।</p> <p>10. ਕੀ ਉਹ ਪੰਜਾਬੀ ਵਿੱਚ ਕੰਮ ਕਰਦਾ ਹੈ ?</p> <p>11. ਅਜਿਹਾ ਕੋਈ ਨੁਕਤਾ ਜਿਸ ਵਿੱਚ ਉਹ ਸ੍ਰੋਟ (deficient) ਹੈ।</p> <p>12. ਕੀ ਉਹ ਅਗਲੀ ਪਦਵੀ ਦੀ ਤਰੱਕੀ ਡਿਜ਼ਨਰਵ ਕਰਦਾ ਹੈ ?</p> <p>13. ਭਾਗ-III ਅਤੇ III ਲਈ ਸਮੁੱਚਾ ਨਿਰਧਾਰਣ (ਕੀ ਸ੍ਰੋਟ(Outstanding) / ਬਹੁਤ ਚੰਗਾ(Very Good) / ਚੰਗਾ (Good) / ਔਸਤ (Average) / ਔਸਤ ਤੋਂ ਹੇਠਾਂ (Below Average) ਹੈ ?</p> <p>14. ***ਇਆਨਾਨਤਦਾਰੀ (Integrity) ਇਮਾਨਦਾਰ/ਸੰਚੇਹਪੂਰਣ</p> <p>15. ਕੀ ਅਧਿਕਾਰੀ ਨੇ ਚੱਲ / ਅਚੱਲ ਸੰਪਤੀ ਸਾਰਣੀਆਂ ਨਿਯਮ ਪੂਰਵਕ ਭੇਜੀਆਂ ਹੋਈਆਂ ਹਨ ਜਾਂ ਨਹੀਂ ?</p>		

ਰਿਪੋਰਟ ਕਰਤਾ ਅਧਿਕਾਰੀ

ਦੇ ਹਸਤਾਖਰ

ਮਿਤੀ _____

ਨਜ਼ਰਸਾਨੀ ਅਧਿਕਾਰੀ

ਦੇ ਹਸਤਾਖਰ

ਮਿਤੀ _____

ਸਵੀਕਾਰ-ਕਰਤਾ ਅਥਾਰਟੀ ਦੇ ਵਿਸ਼ੇਸ਼ ਕਥਨ__________

ਸਵੀਕਾਰ-ਕਰਤਾ ਅਥਾਰਟੀ ਦੇ ਹਸਤਾਖਰ

ਅਹੁਦੇ ਸਮੇਤ

ਮਿਤੀ _____

* ਕੇਵਲ ਲੇਖਾ ਅਧਿਕਾਰੀ (ਫੀਲਡ) ਅਤੇ ਲੇਖਾ-ਪੜਤਾਲ ਅਧਿਕਾਰੀਆਂ ਲਈ।

** ਕੇਵਲ ਵੰਡ ਅਫਸਰਾਂ (For Drawing Disbursing Officers) ਲਈ।

*** ਹਦਾਇਤਾਂ ਵੱਖੋ।

ਸਾਲਾਨਾ ਗੁਪਤ ਰਿਪੋਰਟਾਂ ਲਿੱਖਣ ਲਈ ਹਦਾਇਤਾਂ

1. ਸਾਲਾਨਾ ਗੁਪਤ ਰਿਪੋਰਟ ਉਸ ਅਧਿਕਾਰੀ ਦੁਆਰਾ ਪ੍ਰਾਰੰਭ ਕੀਤੀ ਜਾਵੇਗੀ, ਜਿਸ ਦੀ ਰਿਪੋਰਟ ਲਿੱਖੀ ਜਾਣੀ ਹੈ ਅਤੇ ਜਿਹੜਾ ਭਗਾ-। ਅਤੇ ॥ ਨੂੰ ਭਰੇਗਾ। ਭਗ-॥ ਵਿੱਚ ਕਮ ਨੰ: 3 ਅਤੇ 5 ਵਿਰੁੱਧ ਦਰਸਾਏ ਗਏ ਕਾਰਜ ਦੀ ਮਾਤਰਾ ਸੰਖੇਪ ਵਿੱਚ ਦੱਸੀ ਜਾਵੇ।
2. ਜਦੋਂ ਦਿਆਨਤਦਾਰੀ ਵਿਰੁੱਧ ਭੈੜੇ ਕਬਨ ਦਿੱਤੇ ਗਏ ਹੋਣ ਤਾਂ ਰਿਪੋਰਟ ਕਰਤਾ ਅਧਿਕਾਰੀ ਨੂੰ ਸੰਖੇਪ ਵਿੱਚ ਉਹ ਸਬੰਧਤ ਤੱਥ ਦਿੰਦਿਆਂ ਹੋਇਆਂ, ਜਿਨ੍ਹਾਂ ਉਤੇ ਉਸਦੇ ਵਿਸ਼ੇਸ਼ ਕਬਨ ਆਧਾਰਤ ਹਨ, ਇਕ ਵੱਖਰਾ ਨੋਟ ਰਿਪੋਰਟ ਨਾਲ ਨੱਥੀ ਕਰਨਾ ਚਾਹੀਦਾ ਹੈ।
3. ਕਰਮਚਾਰੀਆਂ ਦੀ ਸੁਯੋਗਤਾ (worth) ਨਿਰਧਾਰਣ ਕਰਨ ਸਮੇਂ ਨਿਗਮ ਰਿਪੋਰਟ ਲਿੱਖਣ ਵਾਲੇ ਅਧਿਕਾਰੀਆਂ ਤੋਂ ਬਹੁਤ ਇਮਾਨਦਾਰ ਅਤੇ ਵਾਸਤਵਿਕ (objective) ਹੋਣ ਦੀ ਉਮੀਦ ਰੱਖਦਾ ਹੈ। ਇਹ ਜਤੂਰੀ ਤੌਰ 'ਤੇ ਨੋਟ ਕਰ ਲਿਆ ਜਾਵੇ ਕਿ ਰਿਪੋਰਟ ਲਿੱਖਣ ਵਾਲੇ ਅਧਿਕਾਰੀਆਂ ਦੁਆਰਾ ਆਪਣੇ ਨਿਰਧਾਰਣ ਵਿੱਚ ਵਿਖਾਈਆਂ ਗਈਆਂ ਅਣ-ਉਚਿਤ ਤਰਫਦਾਰੀਆਂ ਜਾਂ ਪੱਖਪਾਤਾਂ, ਉਨ੍ਹਾਂ ਦੀਆਂ ਆਪਣੀਆਂ ਸਾਲਾਨਾ ਗੁਪਤ ਰਿਪੋਰਟਾਂ ਵਿੱਚ ਰਿਕਾਰਡ ਕੀਤੇ ਜਾਣ ਵਾਲੇ ਪ੍ਰਤੀਕੂਲ ਵਿਸ਼ੇਸ਼ ਕਬਨਾਂ ਨੂੰ ਆਕਰਸ਼ਤ ਕਰਨਗੀਆਂ।
4. ਨਜ਼ਰਸਾਨੀ ਕਰਤਾ ਅਧਿਕਾਰੀ ਅਰਥਾਤ ਰਿਪੋਰਟ ਕਰਤਾ ਅਧਿਕਾਰੀ ਤੋਂ ਅਗਲੀ ਅਥਾਰਟੀ, ਰਿਪੋਰਟ ਕਰਤਾ ਅਧਿਕਾਰੀ ਦੁਆਰਾ ਵੱਖ-ਵੱਖ ਆਈਟਮਾਂ ਤਹਿਤ ਦਿੱਤੇ ਗਏ ਵਿਸ਼ੇਸ਼ ਕਬਨਾਂ ਦੀ ਨਜ਼ਰਸਾਨੀ ਕਰਨ ਲਈ ਉਚਿਤ ਪਿਆਨ ਦੇਵੇਗਾ ਅਤੇ ਕਿਸੇ ਅਸਹਿਮਤੀ ਦੀ ਸੂਰਤ ਵਿੱਚ ਉਹ ਸਬੰਧਤ ਆਈਟਮਾਂ ਦੇ ਵਿਰੁੱਧ ਆਪਣੇ ਕਬਨ ਦੇ ਸਕਦਾ ਹੈ।
5. ਗਰੇਡ ਸੋਸਟ (outstanding) ਕਦੇ ਕਦਾਈ ਅਤੇ ਅਸਾਧਾਰਣ ਕੇਸਾਂ ਵਿੱਚ ਹੀ ਦਿੱਤਾ ਜਾਵੇ। ਇਹ ਕਿਸੇ ਨੋਜਵਾਨ ਅਫਸਰ ਜਿਹੜਾ ਕਿ ਉਨ੍ਹਾਂ ਪ੍ਰਕਿਸ਼ਾ ਵਿੱਚ ਹੈ, ਨੂੰ ਸਾਜ਼-ਨਾਦਰ ਹੀ ਦਿੱਤਾ ਜਾਵੇ। ਗਰੇਡ ਅੋਸਤ ਨੂੰ ਕਿਸੇ ਵੀ ਸੂਰਤ ਵਿੱਚ ਨਿਰਾਦਰ-ਪੂਰਵਕ (derogatory) ਨਾ ਸਮਝਿਆ ਜਾਵੇ। ਗਰੇਡ ਅੋਸਤ ਤੋਂ ਹੋਠਾਂ (Below average) ਨੂੰ ਉਦੋਂ ਤੱਕ ਭੈੜਾ ਨਾ ਸਮਝਿਆ ਜਾਵੇ ਜਦੋਂ ਤੱਕ ਰਿਪੋਰਟ ਵਿੱਚ ਵਿਸ਼ੇਸ਼ ਤੌਰ 'ਤੇ ਇਸ ਸਬੰਧੀ ਵਰਨਣ ਨਾ ਕੀਤਾ ਗਿਆ ਹੋਵੇ।